

Sri Guru Granth Sahib

Displaying 469 of

ਅੰਧੀ ਰਯਤਿ ਗਿਆਨ ਵਿਹੁਣੀ ਭਾਹਿ ਭਰੇ ਮੁਰਦਾਰੁ ॥

Andhhee Rayath Giaan Vihoonee Bhaahi Bharae Muradhaar ||

Their subjects are blind, and without wisdom, they try to please the will of the dead.

ਆਸਾ ਵਾਰ (ਮਃ ੧) (੧੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧

Raag Asa Guru Nanak Dev

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥

Giaanee Nachehi Vaajae Vaavehi Roop Karehi Seegaar ||

The spiritually wise dance and play their musical instruments, adorning themselves with beautiful decorations.

ਆਸਾ ਵਾਰ (ਮਃ ੧) (੧੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧

Raag Asa Guru Nanak Dev

ਉਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥

Oochae Kookehi Vaadhaa Gaavehi Jodhhaa Kaa Veechaar ||

They shout out loud, and sing epic poems and heroic stories.

ਆਸਾ ਵਾਰ (ਮਃ ੧) (੧੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੨

Raag Asa Guru Nanak Dev

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥

Moorakh Panddith Hikamath Hujath Sanjai Karehi Piaar ||

The fools call themselves spiritual scholars, and by their clever tricks, they love to gather wealth.

ਆਸਾ ਵਾਰ (ਮਃ ੧) (੧੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੨

Raag Asa Guru Nanak Dev

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥

Dhharamee Dhharamee Karehi Gaavaavehi Mangehi Mokh Dhuaar ||

The righteous waste their righteousness, by asking for the door of salvation.

ਆਸਾ ਵਾਰ (ਮਃ ੧) (੧੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੩

Raag Asa Guru Nanak Dev

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥

Jathee Sadhaavehi Jugath N Jaanehi Shhadd Behehi Ghar Baar ||

They call themselves celibate, and abandon their homes, but they do not know the true way of life.

ਆਸਾ ਵਾਰ (ਮਃ ੧) (੧੧) ਸ. (੧) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੩

Raag Asa Guru Nanak Dev

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥

Sabh Ko Pooraa Aapae Hovai Ghatt N Koe Aakhai ||

Everyone calls himself perfect; none call themselves imperfect.

ਆਸਾ ਵਾਰ (ਮਃ ੧) (੧੧) ਸ. (੧) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੪

Raag Asa Guru Nanak Dev

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥

Path Paravaanaa Pishhai Paaeeai Thaa Naanak Tholiaa Jaapai ||2||

If the weight of honor is placed on the scale, then, O Nanak, one sees his true weight. ||2||

ਆਸਾ ਵਾਰ (ਮਃ ੧) (੧੧) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੪

Raag Asa Guru Nanak Dev

ਮਃ ੧ ॥

Ma 1 ||

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥

Vadhee S Vajag Naanakaa Sachaa Vaekhai Soe ||

Evil actions become publicly known; O Nanak, the True Lord sees everything.

ਆਸਾ ਵਾਰ (ਮਃ ੧) (੧੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੫

Raag Asa Guru Nanak Dev

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥

Sabhanee Shhaalaa Maareeaa Karathaa Karae S Hoe ||

Everyone makes the attempt, but that alone happens which the Creator Lord does.

ਆਸਾ ਵਾਰ (ਮਃ ੧) (੧੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੫

Raag Asa Guru Nanak Dev

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥

Agai Jaath N Jor Hai Agai Jeeo Navae ||

In the world hereafter, social status and power mean nothing; hereafter, the soul is new.

ਆਸਾ ਵਾਰ (ਮਃ ੧) (੧੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੬

Raag Asa Guru Nanak Dev

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥

Jin Kee Laekhai Path Pavai Changae Sae Kae ||3||

Those few, whose honor is confirmed, are good. ||3||

ਆਸਾ ਵਾਰ (ਮਃ ੧) (੧੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੬

Raag Asa Guru Nanak Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥

Dhhur Karam Jinaa Ko Thudhh Paaeiaa Thaa Thinee Khasam Dhhiaaeiaa ||

Only those whose karma You have pre-ordained from the very beginning, O Lord, meditate on You.

ਆਸਾ ਵਾਰ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੭

Raag Asa Guru Nanak Dev

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥

Eaenaa Janthaa Kai Vas Kishh Naahee Thudhh Vaekkee Jagath Oupaaeiaa ||

Nothing is in the power of these beings; You created the various worlds.

ਆਸਾ ਵਾਰ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੭

Raag Asa Guru Nanak Dev

ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥

Eikanaa No Thoon Mael Laihi Eik Aapahu Thudhh Khuaaeiaa ||

Some, You unite with Yourself, and some, You lead astray.

ਆਸਾ ਵਾਰ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੮

Raag Asa Guru Nanak Dev

ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥

Gur Kirapaa Thae Jaaniaa Jithhai Thudhh Aap Bujhaaeiaa ||

By Guru's Grace You are known; through Him, You reveal Yourself.

ਆਸਾ ਵਾਰ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੮

Raag Asa Guru Nanak Dev

ਸਹਜੇ ਹੀ ਸਚਿ ਸਮਾਇਆ ॥੧੧॥

Sehajae Hee Sach Samaaeiaa ||11||

We are easily absorbed in You. ||11||

ਆਸਾ ਵਾਰ (ਮਃ ੧) (੧੧):੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੯

Raag Asa Guru Nanak Dev

ਸਲੋਕੁ ਮਃ ੧ ॥

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

Dhukh Dhaaroo Sukh Rog Bhaeiaa Jaa Sukh Thaam N Hoei ||

Suffering is the medicine, and pleasure the disease, because where there is pleasure, there is no desire for God.

ਆਸਾ ਵਾਰ (ਮਃ ੧) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੯

Raag Asa Guru Nanak Dev

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

Thoon Karathaa Karanaa Mai Naahee Jaa Ho Karee N Hoei ||1||

You are the Creator Lord; I can do nothing. Even if I try, nothing happens. ||1||

ਆਸਾ ਵਾਰ (ਮਃ ੧) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੦

Raag Asa Guru Nanak Dev

ਬਲਿਹਾਰੀ ਕੁਦਰਤਿ ਵਸਿਆ ॥

Balihaaree Kudharath Vasiaa ||

I am a sacrifice to Your almighty creative power which is pervading everywhere.

ਆਸਾ ਵਾਰ (ਮਃ ੧) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੦

Raag Asa Guru Nanak Dev

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

Thaeraa Anth N Jaaee Lakhiaa ||1|| Rehaao ||

Your limits cannot be known. ||1||Pause||

ਆਸਾ ਵਾਰ (ਮਃ ੧) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੧

Raag Asa Guru Nanak Dev

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

Jaath Mehi Joth Joth Mehi Jaathaa Akal Kalaa Bharapoor Rehiaa ||

Your Light is in Your creatures, and Your creatures are in Your Light; Your almighty power is pervading everywhere.

ਆਸਾ ਵਾਰ (ਮਃ ੧) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੧

Raag Asa Guru Nanak Dev

ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ ਜਿਨਿ ਕੀਤੀ ਸੋ ਪਾਰਿ ਪਇਆ ॥

Thoon Sachaa Saahib Sifath Suaaliho Jin Keethee So Paar Paeiaa ||

You are the True Lord and Master; Your Praise is so beautiful. One who sings it, is carried across.

ਆਸਾ ਵਾਰ (ਮਃ ੧) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੨

Raag Asa Guru Nanak Dev

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

Kahu Naanak Karathae Keeaa Baathaa Jo Kishh Karanaa S Kar Rehiaa ||2||

Nanak speaks the stories of the Creator Lord; whatever He is to do, He does. ||2||

ਆਸਾ ਵਾਰ (ਮਃ ੧) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੨

Raag Asa Guru Nanak Dev

ਮਃ ੨ ॥

Ma 2 ॥

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥

Jog Sabadhan Giaan Sabadhan Baedh Sabadhan Braahamaneh ||

The Way of Yoga is the Way of spiritual wisdom; the Vedas are the Way of the Brahmins.

ਆਸਾ ਵਾਰ (ਮਃ ੧) (੧੨) ਸ. (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੩

Raag Asa Guru Angad Dev

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥

Khathree Sabadhan Soor Sabadhan Soodhr Sabadhan Paraa Kiratkeh ||

The Way of the Khshatriya is the Way of bravery; the Way of the Shudras is service to others.

ਆਸਾ ਵਾਰ (ਮਃ ੧) (੧੨) ਸ. (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੪

Raag Asa Guru Angad Dev

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥

Sarab Sabadhan Eaek Sabadhan Jae Ko Jaanai Bhaeo ||

The Way of all is the Way of the One; Nanak is a slave to one who knows this secret;

ਆਸਾ ਵਾਰ (ਮਃ ੧) (੧੨) ਸ. (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੪

Raag Asa Guru Angad Dev

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

Naanak Thaa Kaa Dhaas Hai Soee Niranjan Dhaeo ||3||

He himself is the Immaculate Divine Lord. ||3||

ਆਸਾ ਵਾਰ (ਮਃ ੧) (੧੨) ਸ. (੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੪

ਮਃ ੨ ॥

Ma 2 ॥

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥

Eaek Kirasanan Sarab Dhaevaa Dhaev Dhaevaa Th Aathamaa ||

The One Lord Krishna is the Divine Lord of all; He is the Divinity of the individual soul.

ਆਸਾ ਵਾਰ (ਮਃ ੧) (੧੨) ਸ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੫

Raag Asa Guru Angad Dev

ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ॥

Aathamaa Baasudhaevasiy Jae Ko Jaanai Bhaeo ||

Nanak is a slave to anyone who understands this mystery of the all-pervading Lord;

ਆਸਾ ਵਾਰ (ਮਃ ੧) (੧੨) ਸ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੫

Raag Asa Guru Angad Dev

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥

Naanak Thaa Kaa Dhaas Hai Soee Niranjan Dhaeo ||4||

He himself is the Immaculate Divine Lord. ||4||

ਆਸਾ ਵਾਰ (ਮਃ ੧) (੧੨) ਸ. (੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੬

Raag Asa Guru Angad Dev

ਮਃ ੧ ॥

Ma 1 ||

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

Kunbhae Badhhaa Jal Rehai Jal Bin Kunbh N Hoe ||

Water remains confined within the pitcher, but without water, the pitcher could not have been formed;

ਆਸਾ ਵਾਰ (ਮਃ ੧) (੧੨) ਸ. (੧) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੬

Raag Asa Guru Nanak Dev

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

Giaan Kaa Badhhaa Man Rehai Gur Bin Giaan N Hoe ||5||

Just so, the mind is restrained by spiritual wisdom, but without the Guru, there is no spiritual wisdom.

||5||

ਆਸਾ ਵਾਰ (ਮਃ ੧) (੧੨) ਸ. (੧) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੭

Raag Asa Guru Nanak Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥

Parriaa Hovai Gunehagaar Thaa Oumee Saadhh N Maareeai ||

If an educated person is a sinner, then the illiterate holy man is not to be punished.

ਆਸਾ ਵਾਰ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੭

Raag Asa Guru Nanak Dev

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥

Jaehaa Ghaalae Ghaalanaa Thaevaeho Nao Pachaareeai ||

As are the deeds done, so is the reputation one acquires.

ਆਸਾ ਵਾਰ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੮

Raag Asa Guru Nanak Dev

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥

Aisee Kalaa N Khaeddeeai Jith Dharageh Gaeiaa Haareeai ||

So do not play such a game, which will bring you to ruin at the Court of the Lord.

ਆਸਾ ਵਾਰ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੮

Raag Asa Guru Nanak Dev

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥

Parriaa Athai Oumeeaa Veechaar Agai Veechaareeai ||

The accounts of the educated and the illiterate shall be judged in the world hereafter.

ਆਸਾ ਵਾਰ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੯

Raag Asa Guru Nanak Dev

ਮੁਹਿ ਚਲੈ ਸੁ ਅਗੈ ਮਾਰੀਐ ॥੧੨॥

Muhi Chalai S Agai Maareeai ||12||

One who stubbornly follows his own mind shall suffer in the world hereafter. ||12||

ਆਸਾ ਵਾਰ (ਮਃ ੧) (੧੨):੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੯ ਪੰ. ੧੯

Raag Asa Guru Nanak Dev